

## RITESH INTERNATIONAL LIMITED

CIN- L15142PB1981PLC004736

GET No. 03AAACR8498N1ZQ

### 31.05.2024

BSE Limited
Phiroze Jeejeebhoy Towers,
Dalal Street
Mumbai-400001

Ref: RITESHIN - 519097 - INE534D01014

Sub: Newspaper publication of Financial Results for Quarter Ended 31.03.2024.

Dear Sir / Madam,

Pursuant to Regulation 30 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper publication of Audited Financial Results for the Quarter / Year Ended 31st March 2024 published in "Desh Sewak" and "Financial Express" on 31st May, 2024.

Please take the same on record. Thanking You,

Sincerely Yours
For RITESH INTERNATIONAL LIMITED

Rijul Arora (Wholetime Director) (DIN: 07477956)

FINANCIAL EXPRESS

### CHENNAI MEENAKSHI MULTISPECIALITY HOSPITAL LIMITED (Formerly known as Devaki Hospital Limited)

CIN:L85110TN1990PLC019545

Regd. Office: New No.70, (Old No. 149), Luz Church Road, Mylapore, Chennai-600004 Phone No. 044-42938938; Fax: 044-24993282; E-Mail: cmmhospitals@gmail.com, Website: www.cmmh.in

### **Extract of Audited Financial Results (Standalone)** for the Quarter and Year ended 31st March, 2024 (Amounts in Lakhs except EPS)

	Quarter ended	Year ended	Year ended
PARTICULARS	31.03.2024	31.03.2024	31.03.2023
	Audited	Audited	Audited
Total Income from Operations	972.65	3867.50	3909.39
Net Profit / (Loss) from Ordinary Activities before tax	13.51	10.38	128.05
Net Profit / (Loss) from Ordinary Activities after tax	-44.26	-42.74	89.05
Total Comprehensive Income for the period	-46.88	-44.91	89.85
Equity Share Capital (Face value of Rs.10/- per share)	746.89	746.89	746.89
Reserves (excluding Revaluation Reserve)	- W	-779.64	-734.73
Earnings Per Share (EPS)		7	7
(Face Value of Rs. 10/- per share)			
Basic EPS (in Rs.)	-0.59	-0.57	1.19
Diluted EPS (in Rs.)	-0.59	-0.57	1.19

1. The above results have been reviewed and recommended for adoption by the Audit Committee and approved by the Board of Directors at their meeting held on 30th May,2024.

2. The above is an extract of the detailed format of Financial Results for the Quarter and Year ended on 31.03.2024 filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Quarter and Year ended Financial Results are available on the Stock Exchange Website (www.bseindia.com) and on the Company's website (www.cmmh.in). CHENNAI MEENAKSHI MULTISPECIALITY HOSPITAL LIMITED

Place: Chennai **GOMATHIR Dated: 30th May, 2024** MANAGING DIRECTOR

## AVASARA FINANCE LIMITED

Regd: Bandra Hill View CHS, 3rd Floor, 85, Hill Road, Opp. Yoko Sizzler, Bandra (West), Mumbai 400050. CIN: L74899MH1994PLC216417

Extract of Standalone Audited Financial Results for the Quarter and year ended 31 March 2024 (Rs. in Lacs except earning per share)

Bud des	31.03.2024	31.12.2023	31.03.2023	31.03.2024	31.03.2023
Particulars	(Audited)	(un-audited)	(Audited)	(Audited)	(Audited)
Total income from operations (net)	115.02	9.34	19.25	133	32.23
Net Profit / (Loss) for the period (before tax, exceptional and/or extraordinary items)	22,59	5.18	7.46	21.68	2,85
Net Profit / (Loss) for the period before tax (After exceptional and/or extraordinary items)	22.59	5.18	7.46	21.68	2.85
Net Profit / (Loss) for the period after tax (after Exceptional and/or Extraordinary items)	22.59	5.18	7.46	21.68	2.85
Total Comprehensive Income for the period [Comprising Profit / (Loss) for the period (after tax) and Other Comprehensive Income (after tax)]	22.59	5.18	7.46	21.68	2.85
Equity Share Capital	500.09	500.09	500.09	500.09	500.09
Reserves (excluding Revaluation Reserve) as shown in the Audited Balance Sheet of the previous year				-254.55	-276.23
Earnings Per Share (of Rs. 10/- each) (for continuing and discontinued operations)					
Basic	0.45	0.10	0.15	0.43	0.057
Diluted	0.45	0.10	0.15	0.43	0.057

## The above is an extract of the detailed format of Financial Results filed with the Stock Exchanges under Regulation

Place: Bangalore

Date: 30 May 2024


- 33 of the SEBI (Listing and Other Disclosure Requirements) Regulations, 2015. The full format of the Quarterly Financial Results are available on the Stock Exchange websites, - www.bseindia.com and Website of the The above results were reviewed and recommended by the Audit Committee and approved by the Board of
- Directors in their meeting held on 30th May 2024 This Statement has been prepared in accordance with the Companies (Indian Accounting Standards), Rules
- 2015 (IND AS), prescribed under Section 133 of the Companies Act, 2013 and other recognized accounting practices and policies to the extent applicable. For and on behalf of Board of Directors


**TRC Financial Services Limited** 

Sabrinath Gopala Krishnan Whole time Director DIN: 08479403

## SRM CONTRACTORS LIMITED CIN: U45400JK2008PLC002933

Registered Office: SECTOR-3 NEAR BJP HEAD OFFICE, TRIKUTA NAGAR, JAMMU, J&K - 180012: Tel: +91 84918 77114 / + 0191 2472729





## Extract of Statement of Standalone Audited Financial Results

	for the Quarte	er and Tear En	elee Me	ren 31,2	024			
		STANDALONE (Figures in La)						
S. No.	Particulars		YEAR ENDED					
No.		31-03-2024	31-12-2023	31-03-2023	31-03-2024	31-03-2023		
	<u>,                                    </u>	Audited	(Un-Audited)	Audited	Audited	Audited		
1	Total income from operations	10,866.45	8,709.27	10,307.11	34,522.13	30,106.83		
2	Profit before tax	798.84	521.60	973.08	2,981.61	2,546.78		
3	Profit after tax	686.04	390.28	708 97	2 217 25	1.916.48		

Notes: 1. The above is an extract of the detailed format of quarterly and year ended audited financial results (standalone and consolidated) filed with the stock exchanges under regulation 33 of the SEBI (listing obligations and disclosure requirements) Regulations 2015. The full format of the quarterly and year ended audited financial results (standalone and consolidated) and respective audit reports are available on the website of the stock exchanges (www.bseindia.com, www.nseindia.com) and the website of the company (www.smcpl.com)

The Board of directors have not recommended any dividend for the year 2023-24. The above results have been reveiwed and recommended by the audit committee and approved by the board of directors at their

meeting held on regulation 33 of the SEBI (listing obligations and disclosure requirements) Regulations 2015 and have been subjected to audit by the statutory auditors of the company.

For and on behalf of the board of directors

SRM Contractors Limited

Place: Jammu

# CIN: L15142PB1981PLC004736 Registered Office: Momnabad Road, Village Akbarpura.

(Ahmedgarh) District Sangrur, Punjab -148021. Phone Number: 0161-5059126. Email: rajiv\_ritesh2007@rediffmail.com Website: https://www.riteshinternationalitd.com/Email : cs\_riteshinternational@yahoo.com Extracts of Standalone Audited Financial Results for the Quarter / Year ended 31st March, 2024

No.		ending 31.03.2024	Ended Figures 31.03.2024	3 months androf is the province year \$1.93,2023 (Duarterly)
1	Total Income from operations	2460.38	8365.91	1976.45
2	Net Profit / (Loss) for the period (before Tax, Exceptional and/or Extraordinary items)	13.69	22.46	-129.33
3	Net Profit / (Loss) for the period before tax (after Exceptional and/or Extraordinary items#)	11.67	5.83	-179.50
4	Net Profit / (Loss) for the period after tax (after Exceptional and/or Extraordinary items)	-2.13	-7.97	-171.03
5	Total Comprehensive Income for the period [Comprising Profit/ (Loss) for the period (after tax) & Other Comprehensive Income (after tax)]	-2.13	-7.97	-171.03
6	Equity Share Capital	855.28	855.28	855.28
.7	Reserves (excluding Revaluation Reserve as shown in Audited Balance Sheet of the previous year)	975.36	975.36	982.11
8	Earnings Per Share (of Rs. 10/- each) (for continuing and discontinued operations)			
9	Basic : Diluted	-0.02 -0.02	-0.09 -0.09	-2.00 -2.00

under Regulation 33 of the SEBI (Listing and Other Disclosure Requirements) Regulations; 2015. The full format of the Financial Results are available on the websites of the BSE (www.bseindia.com) and on the company's website (www.riteshinternationalitd.com). The above Financial Results have been reviewed by Audit Committee and thereafter approved by the Board of Directors at their respective meeting held on 30.05,2024. The above mentioned values are in Lakhs (Except for Earning per Share which is in Rupees) There is only one Segment, namely. Non edible Olis, which is the primary reportable segment By the order of Board of Directors

> For Ritesh International Limited (Ritesh Arora)

Amount in INR Thousands unless otherwise stated)

Quarter Year Corresponding

Date: 30.05.2024 DIN: 00080156 (Chairman-cum-Managing Director)

## Megraj Holdings Private Limited

CIN: U74140TG2022PTC167061 Reg. Office: Regd. Address: Office No: A1101, The Platina, 11th Floor, A-Block, Gachibowli, Hyderabad, Telangana – 500032

Place : Ahmedgarh

Statement of Standalone Audited Financial Results for the year ended 31st March, 2024

S. No	PARTICULARS	Quarter ended 31-03-2024 (Audited)	Quarter ended 31-03-2023 (Audited)	Year ended 31-03-2024 (Audited)	Year ended 31.03.2023 (Audited)
1.	Total Income from Operations	523	- 1	1,570	- 1
2.	Net Profit/ (Loss) for the period	(66,402)	(68)	(1,89,621)	(96)
3.	Net Profit/ (Loss) for the period before tax	(66,402)	(68)	(1,89,621)	(96)
4.	Net Profit/ (Loss) for the period after tax	(66,402)	(68)	(1,89,621)	(96)
5.	Total Comprehensive Income for the period	(66,402)	(68)	(1,89,621)	(96)
6.	Paid up Equity Share Capital	100	100	100	100
7.	Reserves (excluding Revaluation Reserve)	(1,89,717)	(96)	(1,89,717)	(95)
8.	Securities Premium Account	_	-	_	_ ` _
9.	Net worth	(1,89,617)	4	(1,89,617)	5
10.	Paid up Debt Capital/ Outstanding Debt	1,590,148	101	1,590,148	101
11.	Outstanding Redeemable Preference Shares	-	-	-	-
12.	Debt Equity Ratio	(8.39)	25.25	(8.39)	25.25
13.	Earnings Per Share (of Rs.10/- each) -			, , ,	
	1. Basic:	(6,640.19)	(6.73)	(18,962.11)	(9.58)
	2. Diluted:	(6,640.19)	(6.73)	(18,962.11)	(9.58)
14.	Capital Redemption Reserve		` _	-	
15.	Debenture Redemption Reserve	-	-	-	-
16.	Debt Service Coverage Ratio	(0.0010)	-	(0.02)	(0.95)
17.	Interest Service Coverage Ratio	(0.03)	-	(0.02)	

- a) The above Standalone Financial Results have been approved by Board of Directors in their meeting held on 29th May, 2024.
- b) The above is an extract of the detailed format of quarterly/annual financial results filed with the Stock Exchange(s) under regulation 52 of the Listing Regulations. The full format of the quarterly financial results is available on the websites of the Stock Exchange(s) (www.bseindia.com) and the listed entity (www.megarajholdings.com).
- For the other line items referred in regulation 52(4) of the Listing Regulations, pertinent disclosures have been made to the Stock Exchange(s) (BSE Limited) and can be accessed on the URL (www.bseindia.com).

For Megraj Holdings Private Limited

Place:Hyderabad Date:29.05.2024

Sitarama Rajiv Chilakalapudi Director

## TRADEWELL HOLDINGS LIMITED

(Formerly BRAND REALTY SERVICES LIMITED) CIN: L74110DL1995PLC064237

Regd. Off: S-8 & S-2, DDA SHOPPING COMPLEX, OPP. POCKET-I, MAYUR VIHAR-I, DELHI -110091

Tel.: 011-22755819 | Email Id: info@brandrealtv.in | Website: https://www.brandrealtv.in Statement of Audited Standalone Financial Results for the Fourth Quarter & Year ended 31st March, 2024

(Rs. in Lacs except per share data)

	Q	uarter ende	ed	Year E	Ended	
Particulars	31.03.2024	31.03.2022	31.03.2023	31.03.2023	31.03.2023	
	(Audited)	(Audited)	(Audited)	(Audited)	(Audited)	
Total Income from Operations	3099.61	(17.22)	34.47	3166.54	103.99	
Net Profit / (Loss) for the period (before Tax, Exceptional and/or Extraordinary items)	292.53	(40.40)	(44.06)	309.19	(48.74)	
Net Profit / (Loss) for the period before tax (after Exceptional and/or Extraordinary items)	292.53	(40.40)	(44.06)	309.19	(48.74)	
Net Profit / (Loss) for the period after tax (after Exceptional and/or Extraordinary items)	230.39	(40.40)	(35.63)	247.05	(40.31)	
Total Comprehensive Income for the period [Comprising Profit/(Loss) for the period (after tax) and Other Comprehensive Income (after tax)]	230.39	(40.40)	(35.63)	247.05	(40.31)	
Paid up Equity Share Capital (of Rs. 10/- each)	300.44	300.44	300.44	300.44	300.44	
Other Equity Excluding Revaluation Reserves	0	0	0	0	0	
Earnings Per Share (of Rs. 1/- each) (for continuing and discontinued operations)-		9				
Basic:	7.67	(1.34)	(1.19)	8.22	(1.34)	
Diluted:	7.67	(1.34)	(1.19)	8.22	(1.34)	

- The above is an extract of the detailed format of the Audited Standalone Financial Results for the Fourth Quarter and year ended 31st March, 2024 filed with the BSE under Regulation 33 of the SEBI (LODR) Regulations, 2015. The full format of the Financial Results ended 31st March, 2024 is available on the BSE website (www.bseindia.com)and Company's website
- (https://www.brandrealty.in). 2. The above Audited Financial Results were reviewed by the Audit Committee and approved by the Board of Directors in its meeting held on 30th May, 2024.

For TRADEWELL HOLDINGS LIMITED

Place: Delhi Date: 30.05.2024

KAMAL MANCHANDA (WHOLETIME DIRECTOR) DIN: 00027889

(Rs. in Lakhs)

# PRIMO

Date: May 31, 2024

### PRIMO CHEMICALS LTD. (Formerly known as Punjab Alkalies & Chemicals Ltd.) CIN: L24119CH1975PLC003607

Sanjay Mehta

DIN: 02274498

(Managing Director)

Registered Office: SCO 125-127, Sector 17-B, Chandigarh, 160017

Corporate Office: Bay No.46-50, Sector 31-A, Chandigarh, 160030, Tel No. 0172-2801649, Email: secretarial@primochemicals.in, Website: www.primochemicals.in Extracts of Audited Financial Results for the Quarter and Year Ended 31st March, 2024

CONSOLIDATED STANDALONE Quarter Ended Quarter Ended Quarter Ended | Financial Year Ended | Financial Year Ended | No. Quarter Ended | Quarter Ended | Quarter Ended | Fisascial for Endet | Fisascial Year Ende **Particulars** 31.03.2024 31.12.2023 31.03.2023 31.03.2024 31.03.2023 31.03.2024 31.12.2023 31.03.2023 31.03.2024 31.03.2023 (Audited) (Unaudited) (Audited) (Audited) (Audited) (Audited) (Unaudited) (Audited) (Audited) (Audited) 10247.50 39698.02 70737.70 Total Income from operations (Net) 9142.87 14779.98 39698.02 70737.70 10247.50 9142.87 14779.98 542.39 369,88 1942.14 Other Income 736.39 2616.25 542.39 369.88 736.39 1942.14 2616.25 73353.95 10789,89 9512.75 15516.37 41640.16 9512.75 15516.37 41640.16 73353.95 3 Total Income 10789.89 1049.76) (880.33)(3142.51) 18649.80 2509.39 (3142.51)18649.80 4 Net Profit/(Loss) for the period (before tax, Exceptional and/or Extraordinary items) 2509.39 (1049.76)(880.33)5 Net Profit/(Loss) for the period before tax (after Exceptional and/or Extraordinary items) 1049.76) (880.33)(3142.51)18649.80 (1049.76)(880.33)2509.39 (3142.51)2509.39 (1534.98)1746.88 (2585.82) 13398.20 6 Net Profit/(Loss) for the period after tax (after Exceptional and/or Extraordinary items) 678.47 1534.98) 1746.88 (2585.82)13398.20 678.47 Share of Profit / (Loss) in Associates 30.50 16.33 13.22 53.12 341.51 13398.20 8 Profit / (Loss) for the period (1534.98)1746.88 (2585.82)708.97 1518.65) 1760.10 2532.70 13739.71 678.47 13275.80 9 Total Comprehensive Income for the period (comprising profit/(loss) and other comprehen-(1558.29)1718.21 (2594.92)709.51 679.01 1541.96) 1729,43 (2541.80) 13617.31 sive income (after tax) 4846.86 10 Paid up Equity Shares Capital 4846.86 4846.86 4846.86 4846.86 4846.86 4846.86 4846.86 4846.86 4846.86 Rs.2/-11 Face Value (In Rs.) Rs.2/-As.2/-Rs.2/-Rs.2/-Rs.2/-Rs.2/-Rs.2/ Rs.2/-Rs.2/-30379.35 32874.16 29735.74 32283.67 12 Reserves excluding Revaluation Reserves 13 Earnings/(Loss) per Equity Share (Rs.) 5.67 a) Basic 0.29'(0.63)0.73"0.28 (0.63)0.72 (1.07)5.53 5.67 0.29" (0.63)0.73\* (1.05)(0.63)\* 0.72\* (1.07)5.53 b) Diluted 0.28\*

'EPS not annualised.

Notes: 1. The above results have been reviewed by the Audit Committee and thereafter approved by the Board in its meeting held on 30th May, 2024. 2, The above extracts of audited financial results of the Company have been prepared in accordance with the Indian Accounting Standards (IND AS) prescribed under section 133 of the Companies Act, 2013 (the "Act") read with relevant rules issued thereunder, other accounting principles generally accepted in India and guidelines issued by the Securities and Exchange Board of India, 3. The figures of the previous period have been regrouped/ reclassified, wherever necessary. 4. The above is an extract of the detailed format of Standalone and Consolidated Audited Financial Results for the quarter and Year ended 31st March, 2024 filed with the Stock Exchange under Regulation 33 of the SEBI (Listing Obligation and Disclosure Requirements) Regulations, 2015. The full format of the Standalone & Consolidated Audited Financial. Results for the quarter and Year ended 31st March, 2024, is available on the BSE Limited's website i.e. www.bseindia.com and Company's website i.e. www.primochemicals.in For and on behalf of the Board

Place : Chandigarh Date: May 30, 2024

Managing Director 

(Naveen Chopra)

### HC ACE EXPORTS LIMITED 20/157, PATKAPUR, KANPUR-208 001, UTTAR PRADESH # CIN: L19111UP1990PLC012053 # ISIN: INE781X01019

E-Mail id: aceexportsknp@gmail.com #Ph: +91 9453026677 www.aelknp.com

Extract of Audited Financial Results for the guarter and Year ended 31st March, 2024 [In terms of Regulation 47(1) (b) of the SEBI (LODR) Regulations, 2015]

Sr. No.	Particulars	12	QUARTER ENDE	D	YEAR ENDED	YEAR ENDED
		31.03.2024	31.12.2023	31.03.2023	31.03.2024	31.03.2023
		(Audited)	( Audited )	(Audited)	(Audited)	(Audited)
1	Total income from operations (net)	2,120.06	1,838.84	7,033.61	9,962.51	79,263.45
2	Net Profit for the Period before Tax, Exceptional and Extraordinary items	(3,504.50)	(2,445.17)	(1,094.24)	(12,882.15)	253.16
3	Net Profit for the Period before Tax (after Exceptional and Extraordinary items)	(3,504.50)	(2,445.17)	(1,094.24)	(12,882.15)	253.16
4	Net Profit for the Period after Tax (after Exceptional and Extraordinary items)	(3,504.50)	(2,445.17)	(1,094.24)	(12,882.15)	253.16
5	Total Comprehensive Income for the period Comprising Profit for the Period (after Tax) and other Comprehensive Income (After Tax)	(3,504.50)	(2,445.17)	(1,094.24)	(12,882.15)	253.16
6	Paid-up equity share capital	53,928.00	53,928.00	53,928.00	53,928.00	53,928.00
7	Reserves excluding revaluation reserve		-	-	-	-
8	Earnings per equity share for Continuing and Discontinuing Operations					
	Basic earnings per share	(0.06)	(0.45)	(0.02)	(0.24)	0.00
	Diluted earnings per share	(0.06)	(0.45)	(0.02)	(0.24)	0.00

1. The above is an extract of the detailed format of Audited Financial results for the Quarter and Year ended on 31st March, 2024, filed with the Stock Exchange under Regulation 33 of the SEBI (listing Obligations; ind Disclosure Requirements) Regulations, 2015. The full format of the above Result are available on the Stock Exchange website (www.msei.in) and the Company's website (www.aelknp.com)

2. The above Audited Financial Results have been reviewed by the Audit Committee and thereafter approved and taken on record by the Board of Directors in their meeting For & On behalf of the Board

Sd/-R.S Roofi Waki Place:- Kanpur (Managing Director) DIN: 00641653 Date:- 30.05.2024

# **BAJAJ FINANCE LIMITED** Corporate Office: 3rd Floor, Panchshil Tech Park, Viman Nagar, Pune-411014, Maharashtra.

Branch Office: 2nd Floor, Sco-181/182 Sec-17 Huda, Jagadhari Yamuna Nagar Haryana POSSESSION NOTICE U/s 13(4) of the Securitisation and Reconstruction of Financial Assets and Enforcement of Security

Interest Act 2002. Rule 8-(1) of the Security Interest (Enforcement) Rules 2002. (Appendix-IV) Whereas, the undersigned being the Authorized Officer of M/s BAJAJ FINANCE LIMITED (BFL) under the Securitization and Reconstruction of Financial Assets and Enforcement of Security Interest Act 2002 and in exercise of powers conferred under section 13(2) read with Rule 3 of the Security Interest Enforcement) Rules 2002, issued Demand Notice(s) to Borrower(s) /Co Borrower(s) / Guarantor(s) mentioned herein below to repay the amount mentioned in the notice within 60 days from the date of receipt of the said notice. The Borrower(s) /Co Borrower(s)/ Guarantor(s) having failed to repay the amount, notice is hereby given to the Borrower(s) /Co Borrower(s)/ Guarantor(s) and the public in general that the undersigned on behalf of M/s Bajaj Finance Limited, has taken over the possession of the property described herein below in exercise of the powers conferred on him under Section 13(4) of the said Act read with Rule 8-(1) of the said rules. The Borrower(s) /Co Borrower(s)/ Guarantor(s) in particular and the public in general are hereby cautioned not to deal with the below said

property and any dealings with the said property will be subject to the first charge of BFL for the amount(s) as mentioned herein under with future interest

Description of Secured Asset

(Immovable Property)

Name of the Borrower(s) / Guarantor(s) (LAN No, Name of Branch) Branch: YAMUNANAGAR All That Piece And Parcel Of The Non-(LAN No. 6G5FSL83162946)

. GAURAV PRODUCTS Through its Proprietor/Authorised

B

ELA.IA

2. GAURAV KAPOOR (Co-Borrower) | South :- Other Property 3. PURUSHOTAM DASS

20th December 2023 28.05.2024 agricultural Property Described As: "HOUSE Rs.31,17,594/-NO-665, MC HOUSE TAX, NO-C-6/665, Durga (Rupees Thirty One Lac Seventeen Garden, Tehsil-Jagadhari, Yamunanagar, Thousand Five Hundred Ninety Four Signatory/Managing Director)(Borrower) West :- House Sh. Krishan Lal , North :- Road Haryana-135001, East :- House Smt. Sashi Bala, Only)

Demand Notice | Date of

Date & Amount Possession

Co-Borrower) All The Above At H. No 664 Durga Garden, Jagadhari, Yamunanagar, Haryana-135001. Date: 31.05. 2024 Place:- YAMUNANAGAR Authorized Officer Bajaj Finance Limited

CIN: L92130MH1997PLC107871

Regd. Office: 1, Silver Croft, Off TPS III, Junction of 16th & 33rd Road, Bandra West, Mumbai - 400050 Extract of the Standalone & Consolidated Audited Results for the Quarter & Year ended 31st March, 2024

(Rs. In Lacs) 31-01-2024 01-01-2023 01-10-2023 01-04-2023 [ 01-04-2022 01-01-2023 01-10-2023 01-04-2023 | 01-04-2022 31-03-2024 31-03-2023 31-12-2023 31-03-2024 31-03-2023 31-03-2024 31-03-2023 31-12-2023 31-03-2024 31-03-2023 **PARTICULARS** Total income from Operations 2.75 89.56 2.18 87/09 247.03 Net Proft/fluss) for the period (before Tax) (105.36) (3.914.75)(169.41) (658.08) [4,459,45] (105.53)(3.914.87) (168.42) (658.31 (4.459.63) Exceptional and/or Extraordinary flems): Net Profit/loss) for the period before tax (105.36) (4,009,49) (169.41) (658.09) (4.631.39) (105.53)(4,009.61 (168.42) (4,631.57) (658.31 (after exceptional and/or Extraordinary items Net Profiblioss) for the period after tax. (169.41) (2,176.50) (169,42) (2,798,45) (197.02) (2.176.37 (749.76) (2,798,28) (197.19) (749.98) (after Exceptional and/or Extraordinary Item Total Comprehensive income for the year (Comprising Profit)(Loss) for the period (after tax) and Other Comprehensive Income Equity Share Capital (Face Value of Rs. 2/- per share) 1,148.73 1,148.73 1.148,73 1,148.73 1,148.73 1,148,73 1,148.73 1,148.73 1,148.73 1,148.73 Equity Shere Capital (Face Value of Rs. 10'- per share) 29.54 29.54 Reserves (exclusing Revaluation Reserve) (2,349.11) (1,599.13) (1.858.20)H.108.44 (1)581.18 (1.858.20) (1,108.44) (2.349.11) 11,599,130 (2.451.92)Earnings per Share of Rs.2/- each (for continuing and discontinued operational

The above is extract of the detailed format of Quarterly Financial Results filed with the Stock Exchanges under Regulation 33 of the SEBI (Listing and other disclosure requirements) Regulations, 2015. The full format of the Quarterly Financial Results are available on the websites of the Stock Exchange website www.cseindia.com and www.nseindia.com and on the Company website www.cinevistass.com

FOR AND ON REHALE OF BOARD OF DIRECTORS. FOR AND ON BEHALF OF BOARD OF DIRECTORS SUNIL MEHTA

Date : 30.05.2024

Union Bank

Stressed Asset Management Branch, SCO 137-138, Sector 8-C, Chandigarh -160008

SALE NOTICE Date: 05.12.2023 Borrowers: 1. M/s Khan Brothers, Shop No. 17, Prem Nagar, Near Bata Showroom, Ambala City, Haryana – 134003.

2nd Address - Show Room No. 1-P, Sector 7, Cloth Market, Aggarsain Chowk, Ambala City, Haryana - 134003. Mr. Salman S/o Mohammad Irfan (Proprietor), House No. 620-A, Shalimar Colony, Ambala City, Haryana – 134003. Mr. Baljeet Singh S/o Ratan Singh (Guarantor), House No. 97, Ghail Khurd, Ambala City, Haryana – 134003. Sir/Madam.

SUBJECT: SALE OF PROPERTY BELONGING TO MR. BALJEET SINGH S/O RATAN SINGH FOR

REALIZATION OF AMOUNT DUE TO BANK UNDER THE SECURITISATION AND RECONSTRUCTION OF FINANCIAL ASSETS AND ENFORCEMENT OF SECURITY INTEREST ACT, 2002 Union Bank of India, Stressed Asset Management Branch, Chandigarh, the secured creditor, caused a demand notice dated 07.09.2023 under Section 13(2) of the Securitisation and Reconstruction of Financial Assets and

Enforcement of Security Interest Act 2002, calling upon you to pay the dues within the time stipulated therein. Since you failed to comply with the said notice within the period stipulated, the Authorized Officer, has taken possession of the movable and immovable secured assets under Section 13(4) of the Act read with Rule 6 and Rule 8 of Security Interest (Enforcement) Rules, 2002 on 06.01.2023. Even after taking possession of the secured assets , you have not paid the amount due to Bank. As such , it has

become necessary to sell the below mentioned property by holding public e- auction after 30 days from the date of receipt of this notice through online mode. The date and time of e auction along with the reserve price of the property and the details of the service provider

in which the e auction to be conducted , shall be informed to you separately. Therefore , if you pay the amount due to the bank along with subsequent interests, costs, charges and expenses incurred by the Bank before the date of publication of sale notice, no further action shall be taken for sale of the property and you can redeem your property as stipulated in section 13 (8) of the Act. SCHEDULE OF THE PROPERTY

Land situated in Khewat/Khatoni No. 90/123, Khasra No. 31//24/1, Rakba 3-15, situated at Mauja Ghel. Hadbast No. 52, Tehsil & District Ambala as per Jamabandi for the year 2011-2012, measuring 4/5 equal share

of 5 Marla 3 1/2 Sarsai Yours faithfully, Authorized Officer Date: 25.05.2024 Place: Chandigarh UNION BANK OF INDIA

Loan A/c. No. & Name of the Borrower /

Co-Borrowers Property Holders as the case

SMFG India Home Finance Company Ltd. SMFG (Formerly Fullerton India Home Finance Co. Ltd.) Grihashakti • corporate. Off.: 503 & 504, 5\* Floor, G-Block, Insigne BKC, BKC Main Road, Bandra Kurla Complex, Bandra (E), Mumbai-400 051, MH. Regd. Off.: Megh Towers, Fix 3, Old No. 307, New No. 165, Poorsamatiee High Road, Maduravoyal, Chennal-600 095, Tamil Nadu.

**DEMAND NOTICE** UNDER THE PROVISIONS OF THE SECURITIZATION AND RECONSTRUCTION OF FINANCIAL ASSETS AND ENFORCEMENT

Dt. of Demand Notice U/s. 13

Authorized Officer.

OF SECURITY INTEREST ACT, 2002 ("the Act") AND THE SECURITY INTEREST (ENFORCEMENT) RULES, 2002 ("the Rules") The undersigned being the Authorized Officer of SMFG India Home Finance Company Ltd. (Formerly Fullerton India Home Finance Co. Ltd.) (hereinafter referred to as SMHFC) under the Act and in exercise of the powers conferred under Section 13(12) f the Act read with Rule 3 issued Demand Notice(s) under Section 13(2) of the Act, calling upon the following borrower(s) to repay the amount mentioned in the respective notice(s) within 60 days from the date of receipt of the said notice. The undersigned reasonably believes that borrower(s) is / are avoiding the service of the Demand Notice(s), therefore the service of notice is being effected by affixation and publication as per Rules. The contents of Demand Notice(s) are extracted herein below :-

Description Of Secured Assets / Mortgage

100.	may be	Property	(2) & Total U/s.
1.	LAN: 610639511123389 1. Mobin Siddique, \$/a Hafizuddin 2. Reshma Anjum, W/a Mobin Siddique 3. Alimuddin, \$/a Hafizuddin Add.: Bhukhand No. 02, Khasra 200 Ka, Shahpur, Lucknow-226 001.	Bhukhand No. 02, Khasra 200 Ka, Vill. Shahpur, The. / Pargana : Lucknow, Distt. Lucknow, Admeasuring : 1300 Sq. Fit 120.817 Sq. Mtr. > Boundaries as Per Sale Deed : •East : House; •West : Road 21' Fit Wide; •North : Vacant Plot; •South : Road 20' Fit Wide.	₹ 45,32,627/- (Rs. Forty Five
2.	Add : E-133 FINS Swann Nagari	Free Hold House No. E-133 (Admeasuring Area: 35.64 Sq. Mtr.) Situated At Block E. W. S., Phase-7 Scheme, Swarn Nagari, Kanpur Nagar. > Boundaries as Per Sale Deed: = East: 20'7" / Plot. Which is The Part 6 of Plot No. 7; = West: 21'7" / Road; = North: 22'5" / Plot, Which is The Part-4 of Plot No. 7; = South: 22'5" Mandir.	Dated : 11.05.2024  ₹ 17,22,873/- (Rs. Seventeen Lakh(s) Twenty Two Thousand Eight Hundred Seventy Three Only) as on 09.05.2024 NPA DATE : 07.05.2024

and expenses till the date of realization of payment. The borrower(s) may note that SMHFC is a secured creditor and the loan facility availed by the Borrower(s) is a secured debt against the immovable property / properties being the secured asset(s) mortgaged by the borrower(s). In the event borrower(s) are failed to discharge their liabilities in full within the stipulated time, SMHFC shall be entitled to exercise all the rights under section 13(4) of the Act to take possession of the secured assets(s) including but not limited to transfer the same by way of sale or by invoking any other remedy available under the Act and the Rules thereunder and realize payment. SMHFC is also empowered to ATTACH AND / OR SEAL the secured assets(s) before enforcing the right to sale or transfer. Subsequent to the Sale of the secured assets(s), SMHFC also has a right to initiate separate legal proceedings to recover the balance dues, in case the value of the mortgaged properties is insufficient to cover the dues payable to the SMHFC. This remedy is in addition and independent of all the other remedies available to SMHFC under any other law. The attention of the borrower(s) is invited to Section 13(8) of the Act, in respect of time available, to redeem the secured assets and

further to Section 13(13) of the Act, whereby the borrower(s) are restrained / prohibited from disposing of or dealing with the secured asset(s) or transferring by way of sale, lease or otherwise (other than in the ordinary course of business) any of the secured asset(s) without prior written consent of SMHFC and non-compliance with the above is an offence punishable under Section 29 of the said Act. The copy of the Demand Notice is available with the undersigned and the borrower(s) may, if they so desire, can collect the same from the undersigned on any working day during normal office hours.

Place: Lucknow / Kanpur Nagar, U. P. Date: 11.05.2024

SMFG INDIA HOME FINANCE COMPANY LIMITED (Formerly Fullerton India Home Finance Co. Ltd.)

Chandigarh

## ਦੇਸ਼ ਤੇ ਸੰਵਿਧਾਨ ਨੂੰ ਬਚਾਉਣ ਲਈ ਰਾਜਨ ਪਗੜੀ ਹਾਊਸ ਦੇ ਤੋੜੇ 'ਆਪ' ਨੂੰ ਜਿਤਾਓ: ਮੀਤ ਹੇਅਰ

रेम मेरक DESH SEWAK

ਮਾਲੇਰਕੋਟਲਾ ਵਿਖੇ ਕੀਤੀਆਂ ਭਰਵੀਆਂ ਚੋਣ ਰੈਲੀਆਂ



ਆਦਮੀ ਪਾਰਟੀ ਦੇ ਸੰਗਰੂਰ ਤੋਂ ਆਪ ਉਮੀਦਵਾਰ ਅਤੇ ਕੈਬਨਿਟ ਅੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਚੋਣ ਪ੍ਰਚਾਰ ਦੇ ਆਖਰੀ ਦੌਰ ਵਿੱਚ ਬੀਤੀ ਸ਼ਾਮ ਮਾਨਰਕੋਟਨਾ ਹਲਕੇ ਦੇ ਪਿੰਡਾਂ ਸ਼ੁਰਜ, ਭੂਦਨ, ਮੁਬਾਰਕਪੁਰ, ਮਹਿਸੂਬਪੁਰਾ ਅਤੇ ਸਰਹਿੰਦੀ ਗੇਟ ਵਿਖੇ ਭਰਵੀਆਂ

ਚੌਣ ਰੈਲੀਆਂ ਕੀਤੀਆਂ। ਮੀਤ ਹੌਅਰ ਨੇ ਕਿਹਾ ਕਿ ਆਦਮੀ ਪਾਰਟੀ ਇਹ ਚੌਣ ਦੇਸ਼ ਨਾਦਸ। ਧਾਰਟ। ਇਹ ਚਣ ਦੇਸ਼ ਨੂੰ ਬਚਾਉਣ ਅਤੇ ਸੰਬਿਧਾਨ ਦੀ ਰੱਖਿਆ ਲਈ ਚੋਣ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਦੇਸ਼ ਵਿਰੋਧੀ ਤਾਕਤਾਂ ਨੂੰ ਡਜਾਉਣ ਲਈ ਅਮ ਆਦਮੀ ਪਾਰਟੀ ਦੇ ਉਮੀਵਵਾਰਾਂ ਨੂੰ ਜਿਤਾਇਆ ਜਾਵੇ ਤਾਂ ਜੋ ਦੇਸ਼ ਬਚਾਇਆ ਜਾਵੇ ਤਾਂ ਜੋ ਦੇਸ਼ ਬਚਾਇਆ ਜਾ ਲਗੇ।

### ਸਭ ਤੋਂ ਵੱਡੀ ਲੀਡ ਲਵੇਗਾ: ਜਮੀਲ ਉਰ ਰਹਿਮਾਨ

ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਦਾ ਜਾਣਾ ਨਿਸ਼ਚਿਤ ਹੈ ਅਤੇ ਨਵੀਂ ਸਰਕਾਰ ਵਿੱਚ ਆਪ ਦਾ ਵੱਡਾ ਰੇਲ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਤੋਂ ਆਪਣੇ ਹਨਕੇ ਲਈ ਵੱਡੇ ਪ੍ਰਾਜੈਕਟ ਨੇ ਕੇ ਆਉਣ ਅਤੇ ਸੂਬੇ ਦੇ ਰੋਕੇ ਵੈਡ ਜਾਰੀ ਕਰਵਾਉਣ ਲਈ ਕੈਮ ਕਰਨਗੇ। ਮਾਨੇਰਕੋਟਨਾ ਤੋਂ ਵਿਧਾਇਕ ਸਮੀਲ ਉੱਤ ਰਹਿਮਾਨ ਨੂੰ ਮੀਡ ਹੋਅ ਨੂੰ ਇਸਵਾਸ਼ ਵਿਧਾਇਆ ਕਿ ਉੱਹ ਸਭ ਤੋਂ ਵੱਧ ਸੀਡ ਮਾਲੰਡਕੋਟਲਾ ਤੋਂ ਹਾਸਨ ਕਰਨਗੀ ਉੱਤਾ, ਮਾਲੰਡਕੋਟਲਾ ਵਾਸੀਆਂ ਨੂੰ ਅਪੀਲ ਵੀ ਕੀਡੀ ਕਿ ਸਾਡੀ ਖੁਸ਼ਕਿਸਮਤੀ ਹੈ ਕਿ ਪਾਰਲੀਮੈਂਟ ਵਿੱਚ ਨੁਮਾਇੰਦਗੀ ਸਦੀ ਸਾਨੂੰ ਲੋਕਨ ਉਮੀਦਵਾਰ ਅਤੇ ਪੜ੍ਹਿਆ ਨਿਖਿਆ ਤੋਂ ਇਮਾਨਦਾਰ ਆਗੂ ਮਿਲਿਆ ਹੈ। ਵਿਧਾਇਕ ਜਮੀਨ ਉਰ ਰਹਿਮਾਨ



ਤਾਲੇ, ਮਾਲੀ ਨੁਕਸਾਨ ਤੋਂ ਬਚਾਅ

ਜਗਮੀਤ ਸਿੰਘ ਮੀਤ ਖਾਲਗਾ-ਵਿੱਖੀਵਿੰਡ ਕਸਬਾ ਡਿੱਖੀਵਿੰਡ ਦੇ ਬਲੇਰ ਰੋਡ ਕਸ਼ਬਾ ਡਿੱਪੀਵਿੱਚ ਦੇ ਬਨੌਰ ਰੋਡ ਸਬਿਤ ਰਾਜਨ ਪਰੜੀ ਹਾੜ੍ਹਿਸ਼ ਦੁਕਾਨ ਦੇ ਬੀਤੀ ਰਾਤ ਚੌਰਾਂ ਨੇ ਤਾਲੇ ਤੌੜ ਸੁੱਟੇ, ਪਰ ਖੁਸ਼ਕਿਸਮਤੀ ਦੁਕਾਨਦਾਰ ਦੀ ਚੌਰ ਬਿਨਾ ਨੁਕਸ਼ਾਨ ਕੀਤਿਆਂ ਤਿੱਤਰਾਂ ਵਾਚ ਗਏ। ਦੁਕਾਨ ਦੇ ਮਾਲਕ ਦਵਿੰਦਰ ਸਿੰਘ ਪੁੱਤਰ ਸਵਰਗਵਾਸੀ ਕਰਨੇਨ ਸਿੰਘ ਪਿੰਡ ਵੀਰਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਧਵਾਰ ਰਾਤ ਸਮੇਂ ਚੋਰਾਂ ਨੇ ਮੇਰੀ ਦੁਕਾਨ ਦੇ ਤਾਲੇ ਤੋੜ ਦਿੱਤੇ, ਪਰ ਮੇਰੀ ਖੁਸ਼ਕਿਸਮਤੀ ਕਿ ਚੋਰ ਕੁਝ ਵੀ

ਚੌਰ ਹੀ ਕਰਨ ਤੋਂ ਸਿਵਾਏ ਵਾਪਸ ਚਲੇ ਗਏ ਜਿਸ ਕਾਰਨ ਮੋਰਾ ਭਾਵੇਂ ਕੋਈ ਨਕਸਾਨ ਨਹੀਂ ਹੋਇਆ ਪਰ ਅਫਸੇਸ਼ ਦੀ ਗੱਲ ਪੁਲਿਸ਼ ਬਾਣਾ ਭਿੱਖੀਵਿੰਡ ਵੱਲੋਂ ਰਾਤ ਸਮੇਂ ਰੱਖੋ ਗਏ ਚੌਕੀਦਾਰ ਹੋਣ ਦੇ ਬਾਵਜੂਦ ਵੀ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਕੀ ਚਰ ਚਰੀ ਦੀਆਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਹਨ। ਦੁਕਾਨਦਾਰ ਦਵਿੰਦਰ ਸਿੰਘ, ਸੁਭਾਸ਼ ਚੰਡਾ, ਸੋਨੂ ਸ਼ਰਗਿਲ, ਗੁਰਪੀਤ ਸਿੰਘ ਸੋਨੂ ਨੇ ਪੁਲਿਸ ਪ੍ਰਸ਼ਾਸਨ ਖਾਸੇ ਜ਼ੋਰਦਾਰ ਮੰਗ ਕੀਤੀ ਕਿ ਚੇਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੌਰਾਂ ਨੂੰ ਤੁਰੰਤ ਗਿ੍ਫਤਾਰ ਕੀਤਾ

### ਕਾਮਰੇਡ ਗਰਦਿਆਲ ਸਿੰਘ ਦੇ ਹੱਕ 'ਚੋਂ ਕਾਮਰੇਡਾਂ ਨੇ ਕੀਤਾ ਰੋਡ ਸ਼ੋਅ ਕਾਰਪੋਰੇਟ ਘਰਾਣਿਆਂ ਦਾ ਹਿੱਤ ਪੂਰਨ ਵਾਲੀ ਭਾਜਪਾ ਸਰਕਾਰ ਨੂੰ ਹਾਰ ਦੇਣ ਲਈ ਕਾਮਰੇਡ ਗੁਰਦਿਆਲ ਨੂੰ ਜਿਤਾਓ : ਹੀਰਾ ਸਿੰਘ , ਖਹਿਰਾ

स्थविस्त प्रवेडा उदर उपका १० असीः ब्रेटे व्यवेदायीओं, चणकीओं जे ब्रेटी विकारकों हुँ व्यवधेदेट श्रवटों जर्जेंथ वर्षे जरू अजे ਚਾਜਪਾ ਸਰਕਾਰ ਕਾਰਪੋਰੇਟ ਘਰਾਇਆ ਦੇ ਹਿੱਤ ਪੂਰਦੀ ਹੈ।ਸਮਾਜਿਕ ਸਾਂਚ ਨੂੰ ਕਾਇਮ ਕੱਖਦਿਆਂ ਇਹਨਤਕਰ ਲੋਕਾਂ ਨੂੰ ਨਿਆਂ ਕਮਿਊਨਿਸਟ ਪਾਰਟੀਆਂ ਹੀ ਦਿਵਾਂ ਸਕਦੀਆਂ ਹਨ। ਇਸ ਕਰਕੇ ਹਰੇਕ ਸ਼ਹਿਰੀ ਦਾ ਵਰਜ਼ ਕਣਦਾ ਹੈ ਕਿ ਉਹ ਆਪਣੀਆਂ ਵੇਟਾ ਕਾਮਰੇਡ ਗੁਰਦਿਆਨ ਸਿੰਘ ਬੜੂਰ ਸਾਹਿਕ ਨੂੰ ਪਾਉਣਾ ਇਸ ਸਬੰਧੀ ਅੱਜ ਦੇਹਾਂ ਕਮਿਊਨਿਸਟ ਪਾਰਟੀਆਂ ਨੇ ਰਾਮਗੜ੍ਹੀਆ ਉਗਾ ਵਿਖੇ ਇਗੱਠ ਕਰਕੇ ਕਾਮਰੇਡ ਗੋਰਾ ਸਿੰਘ ਤੋਂ ਤਾਰਾ ਸਿੰਘ ਖਹਿਰਾ ਦੀ ਹਰਾ ਸਮ ਤੋਂ ਤਾਰਾ ਸਮ ਖਰਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਇਸ ਮੈਕੋ ਕਾਮਰੇਡ ਸੁਵਦੇਵ ਸਿੰਘ ਗੋਹਨਵਰ, ਜਸਵਿੰਦਰ ਸਿੰਘ ਮਾਣੇਚਾਹਨ, ਪੂਰਨ ਸਿੰਘ ਮਾਡਮੇਘਾ, ਗੁਣਪੀਤ ਸਿੰਘ ਗੋਡੀਵਿੰਡ , ਅਵਤਾਰ ਸਿੰਘ ਪੁਲਾਸਰੇ ਨੇ ਸੰਬੰਧਨ ਕਰਦਿਆਂ ਕਿਹਾ ਕਿ ਅੱਜ ਬੰਤੁਜ਼ਗਾਰੀ, ਮਹਿੰਗਾਈ ਤੇ ਕਾਰਪੋਰੇਟੀ ਸੱਟ ਨੇ ਸਾਡੇ ਦੇਸ

ਨੱਗ ਸਕਦੇ ਸੀ ਉਥੇ ਬੂਟੇ ਨਾਏ ਤਾਂ ਉਹ

ਕੀਤਾ ਗਿਆ ਕਿ ਸਭੀ ਦ ਦਾਨੀ ਸਰ ਵੱਲੋਂ ਦਿੱਤੀ ਲੱਖਾ ਰੂਪਣੇ ਦੀ ਰਾਸ਼ੀ ਨ ਰਾਮ ਬਾਗ 'ਚ ਸਸਕਾਰ ਸਮੇਂ' ਨ ਰਿਸਤੇਦਾਰਾਮੋਡੀ ਨਿਵਾਸੀਆਂ ਨ

ਸਕੇ ਸੰਬੰਧੀਆਂ ਲਈ ਕਮਰਾ ਬਣਾਉਣ

ਸੰਬੰਧੀ ਰਾਇ ਮਸਵਰਾ ਕਰਨ ਉਪਰੋ:



ਪ੍ਰੇਸ਼ਾਨ ਹੈ।ਇਸ ਕਰਕੇ ਸਮੇਂ ਦੀ ਜ਼ਰੂਰਤ ਮੁਤਾਵਿਕ ਮੋਦੀ ਸਰਕਾਰ ਨੂੰ ਬਦਨਣਾ ਵੜ੍ਹਤ ਜ਼ਰੂਰੀ ਹੈ। ਬੁਨਾਰਿਆਂ ਨੇ ਕਿਹਾ ਕਿ ਗੁੰਡਾ ਗਰੂਰੀ ਹੈ। ਬੁਨਾਰਿਆਂ ਨੇ ਕਿਹਾ ਕਿ ਗੁੰਡਾ ਗਰਦੀ ਸੱਤਾ ਮੌਤ ਤੋਂ ਗਰਦੀ, ਲੁੱਟ ਖੇਂਹ ਤੇ ਨਵਿਆਂ ਦੇ ਪ੍ਰਕੰਪ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ।ਖੇਸ਼ੋਂ ਪੈਖੀ ਪਾਰਟੀਆਂ ਦੀ ਤਾਕਤ ਵੱਧਣ ਨਾਨ ਦੇਸ਼ ਦੀ ਕਿਸਮਤ ਚਮਕਦੀ ਹੈ।ਇਸ ਉਪਰੰਤ ਬਾਮਰੇਡਾਂ ਨੇ ਤਰਨ ਤਾਰਨ ਸ਼ਹਿਰ ਦੇ ਬਜ਼ਾਰਾਂ ਵਿੱਚ ਵੇਡ ਸੇਅ ਕਰਕੇ ਅਤੇ ਲਿਖੜੀ ਅਪੀਲ

ਸਿੰਘ, ਚਰਨ ਸਿੰਘ, ਅਵਤਾਰ ਸਿੰਘ ਪਲਾਸੰਗ ਡਾਣਾ ਮਸੀਹ ਦੂਸਲੇਵੜ, ਮਹਿਦਰ ਪਲਾਬ ਕੁਟਾ ਅਸ ਦੇ ਬੁਸਲਵਾਤ, ਸਹਿਚਣ ਸਿੰਘ ਪੈਟੀ , ਕਾਮਰੇਡ ਬਲਦੇਵ ਸਿੰਹ ਕੋਹਨਵਾੜ, ਕਾਮਰੇਡ ਅੰਗਰੇਜ਼ ਸਿੰਘ ਰਟਨ, ਕਾਮਰੇਡ ਲਮਪੀਡ ਸਿੰਘ ਕੌਟਲੀ, ਕਾਮਰੇਡ ਸੁਖਵਿੰਦਰ ਸਿੰਘ ਪੈਡਰੇੀ ਸਿਧਵਾਂ, ਕਾਮਰੇਡ ਸੁਖਦਿੰਦਰ ਸਿੰਘ ਪੈਡਰੇੀ ਸਿਧਵਾਂ, ਕਾਮਰੇਡ ਸੁਖਮਿ ਕਰੋ,ਹਰਜ਼ਿੰਦਰ ਕਰੋ ਰਟਨ, ਰਕਮੇਲ

ਸਪੀਕਰ ਕਲਤਾਰ ਸਿੰਘ ਸੰਧਵਾਂ ਤੇ ਮਨਤਾਰ ਸਿੰਘ ਬਰਾੜ ਅਫਸੌਸ ਕਰਨ ਪੱਜੇ

100000

ਜੀਆਈਐਮਟੀ ਕਾਲਜ ਦੇ ਵਿਦਿਆਰਥੀਆਂ ਨੇ

ਲਗਾਈ ਨੰਢੇ ਮਿੱਠੇ ਜਲ ਦੀ ਛਬੀਲ

ਵਿੱਚ ਰਾਹਗੀਰਾਂ ਨੂੰ ਰਾਹੜ ਦੇਣ ਲਈ ਸ਼ਹਿਰ ਦੇ ਜੀ ਆਈ ਐਮ ਟੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਸਮਰਪਿਤ ਠੱਡੇ ਮਿੱਠੇ ਪਾਣੀ ਦੀ ਛਬੀਨ ਨਗਾਈ ਗਈ। ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਰਾਹਗੀਰਾ ਅਤੇ ਮੁਹੱਲਾ ਨਿਵਾਸ਼ੀਆਂ ਨੇ ਕਾਫੀ ਸ਼ਲਾਘਾ ਕੀਤੀ। ਅੱਤ ਦੀ ਪੈਰਹੀ ਗਰਮੀ 45 ਡਿਗਰੀ ਦੇ ਕਰੀ। ਤਾਪਮਾਨ ਦੌਰਾਨ ਹਜਾਰਾਂ ਰਾਹਗੀਰ ਨੂੰ ਠੰਡੇ ਮਿੱਠੇ ਜਨ ਪੀ ਕੇ ਗਰਮੀ ਤੋਂ ਨ ਹਰ ਸਹਿ ਜਨ ਵੀ ਕੇ ਕਰਨ। ਤੋ ਰਾਹਤ ਮਹਿਸੂਸ ਕੀਤੀ। ਇਸ ਮੈਕੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਜਨ ਸੇਵਾ ਨੂੰ ਉੱਤਮ ਸੇਵਾ ਮੰਨਿਆ ਜਾਂਦਾ ਹੈ। ਇਸ ਮੰਸਮ ਵਿੱਚ ਸਾਨੂੰ ਆਪਣੇ ਘਰ ਚੁਕਾਨ ਜਾਂ ਕਾਰੋਬਾਚ ਅੱਗੇ ਪੀਣ ਵਾਲੇ ਪਾਣੀ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਆਪਣੀ ਘਰਾਂ ਦੀ ਵੱਤਾ ਤੋਂ ਛਾਂ ਵਾਲੀ ਜਗ੍ਹਾ ਤੇ ਪੱਛੀਆਂ ਲਈ ਵੀ ਪਾਣੀ ਦਾ ਇੰਤਜਾਮ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਵੱਧ ਰਹੀ ਗਰਮੀ ਦਾ ਕਾਰਨ ਤੁੱਖਾਂ ਦੀ ਕਟਾਰੀ ਨਾਲ ਕੀਤਾ, ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਤੁੱਖ ਲਗਾਉਣ ਦੀ ਪ੍ਰੋਫਣਾ ਵੀ ਦਿੱਤੀ। ਕਾਲਜ ਦੇ ਪ੍ਰਿਸ਼ੇਪਲ ਨਵਨੀਤ ਸਿੰਗਲਾਮੈਂਡਮ ਰੇਖਾ ਅਤੇ ਸਮੂਹ ਕਾਲਜ ਦਾ ਸਟਾਫ ਅਤੇ ਕਾਲਜ ਦੇ

## ਬਾਬਾ ਮੋਹਨ ਚਿਸ਼ਤੀ ਸਪਰਦ-ਏ-ਖਾਕ

ਹਰੂ ਸਰਪਤਰਾਂ, ਕਰਮਾਤ ਸਾਹਦ ਦੀਵਾਂ, ਕੈਟਕਪੂਰਾਂ, 30 ਮਈ: ਸਰਵਾ ਧਰਮ ਸੰਤ ਸਭਾ ਪੰਜਾਬ ਦੇ ਪ੍ਰਧਾਨ ਖ਼ਨੀਵਾ ਭਾਵਾ ਮੰਤਰ 18 ਸਾਂਤ ਸ਼ਹੀਜ਼ੀ ਪਿੰਡ ਹਰੀਨੇਂ, ਕੈਟਕਪੂਰਾ ਬੀਤੇ ਦਿਨੀ ਸਪੂਰਦੇ ਖਾਕ ਹੋ ਗਏ। ਉਹਨਾਂ ਦੇ ਅਕਾਨ ਚਲਾਏਂ ਦੀ ਜਦ ਖ਼ਰਰ ਉਨਾਂ ਹੋਂ ਬਾਹਰਸ਼ੀ ਕਰਤਾਂ। ਪਾਲ ਪ੍ਰਧਾਨੀ ਦੇ ਸਮਰਥਕਾਂ, ਫਗਤਾਂ, ਪਾਸ ਪਜੀ ਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਹਜੂਮ ਉਹਨਾਂ ਦੇ ਗ੍ਰਿੰਸਬਾਨ ਵਿਖੇ ਪੁੱਸਣ ਨੱਗ ਪਿਆ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸਮੇਤ ਕੇਂਟਕਪੁਰ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਦ ਸੰਬੰਕਾ ਵਿਧਾਰਕ ਸਨਤਾਰ ਸਿੰਘ ਬਰਾਡ ਸਾਬਕਾ ਚੇਅਰਮੈਨ ਕੁਨਤਾਰ ਸਿੰਘ ਬਰਾਡ ਅਤੇ ਹੋਰ ਵੀ ਸਿਆਸੀ ਵੱਡੀਆਂ ਸ਼ਖਸੀਅਤਾਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਪਿੰਡ ਹਸਦੇਵਦ ਦਾ ਪ੍ਰਗਟਾਵਾ ਕਰਨ ਜਪਤ ਹਵੀਨਾਂ ਵਿਖੇ ਪੁੱਜਣਾ ਲੱਗ ਪਈਆਂ। ਇਸ ਦੌਵਾਨ ਬਾਬਾ ਮੋਹਨ ਚਿਸ਼ਤੀ ਦੇ ਪੁੱਤਰ ਰਣਜੀਤ ਚਿਸਤੀ, ਪੌਤਰਾਂ ਨੰਨੀ ਚਿਸ਼ਤੀ ਆਦਿ ਹੋਰ ਪਣਿਵਾਰਕ ਮੈਂਬਰਾਂਨੇ ਦੱਸਿਆ ਕਿ ਸੀਤੇ ਕੁਝ ਦਿਨਾਂ ਤੋਂ ਬਾਬਾ ਜੀ ਅਚਾਨਕ ਡਿੱਗ ਜਾਣ ਰਨ ਚਕਨੇ ਦੀ ਚੋਟ ਤੋਂ ਪੀੜਤ ਸਨ ਬੀਤੀ ਸ਼ਾਮ ਉਹ ਇਸ ਦੁਨੀਆ ਅਲਵਿਦਾ ਆਖ ਗਏ। ਇਸ ਸਮੇਂ ਸਮਾਜ ਦੇ ਬਾਬਾ ਮਨਕੀਤ ਦਾਸ ਜੀ, ਸੁੰਦਰ ਦਾਸ ਜੀ, ਬਾਬਾ ਗੁਰਬਖਸ਼



ਇੱਘ ਜੀ ਮੋਵੇਂ ਵਾਨਾ, ਮੈਂਡ ਮੂਨੀ ਜੀ ਪ੍ਰਤਾਪ ਬਰਾਡ, ਮੋਰਿਡ ਸ਼ੇਖਰ, ਨਾਨੀ , ਸਵਨ ਦਾਸ ਫਿਰੋਜਪੁਰ, ਸ਼ਾਬਾ ਨਾਇਨਪੁਰੀ, ਹੈਪੀ ਖ਼ਾਬਾ, ਰਾਹੁਨ ਸਰ ਜੀ ਭਗਤੁਆਵਾ, ਸ਼ਾਬਾ ਗਰੀਬ ਜਿੰਦਨ, ਭਾਰੀ ਰਾਹੁਨ ਸਿੱਧੂ, ਸਵਨ ਦਾਸ ਜੀ, ਸ਼ਾਬਾ ਨਿਲਮਨ ਦਾਸ , ਸਿੰਘ ਵਿਰਵੀ, ਸੁਖਵਿੰਦਰ ਸਿੰਘ ਭਾਬਾ ਕਲਿਆਣਾ ਦਾਸ਼, ਭਾਬਾ ਸਤ ਸਮੇਤ ਹੋਰ ਵੀ ਵੱਖ-ਵੱਖ ਡੇਰਿਆਂ ਤੋਂ ਸੰਤ ਸਮਾਜ ਦੀਆਂ ਉਚ ਸ਼ਖਸੀਅਤਾਂ ਪੁੱਜੀਆਂ ਸਨ। ਇਸ ਸਮੇਂ ਵੱਖ ਵੱਖ ਸ਼ਿਆਸੀ ਪਾਰਟੀਆਂ ਦੇ ਆਗੂ ਤੋਂ ਸਿਨਾਕਾ ਜਿਤਵਾਂ ਦਾ ਆਗੂ ਤੋਂ ਇਲਾਵਾ ਮਿੰਤਵਾਂ ਪਰਿਵਾਵਿਕ ਮੈਬਰਾ ਨੇ ਉਹਨਾਂ ਦੇ ਇਸ ਦੁਨੀਆਂ ਤੋਂ ਅਚਾਨਕ ਚਲੇ ਜਾਣ ਦਾ ਰਹਿਰਾ ਦੁੱਖ ਪ੍ਰਗਟਾਇਆ ਹੈ । ਇਸ ਸਮੇਂ ਸਾਬਕਾ ਚੇਅਫਮੈਨ ਸ਼ਬਦਲ ਸਿੰਘ ਹਰੀਨੇ, ਪਵਨ ਸ਼ਰਮਾ ਹਰੀਨੇ, ਜਗਸੀਰ ਸਿੰਘ ਸ਼ੀਰਾ, ਜਸਵੀਰ ਸਿੰਘ ਵਿੱਲੋਂ, ਅਮਨਾ ਸੰਧੂ ਸਿੱਖਾਂ ਵਾਲਾ, ਹੈਪੀ ਸ਼ਵਾਡ ਚੱਕਕਲਿਆਣ, ਅਨੁ

ਲਾਘ ਕਿਰਵਾਂ, ਸੁਹਾਬਦਤ ਸਿੰਘ ਬੰਬੂ, ਸੂਖੀ ਬਾਹਮਣ ਵਾਲਾ, ਪਵਨ ਮਿੰਤਨ, ਕਾਲਾ ਗਰੇਵਤ, ਕੇਵਲ ਸਿੰਘ ਸਹੇਤਾ ਜ਼ਿਲ੍ਹਾ ਪ੍ਰਧਾਨ, ਗੁਰਮੀਤ ਸਿੰਘ ਆਰੇਵਾਲਾ ਚੱਅਣਮੈਨ ਸਮੇਤ ਹੋਰ ਵੀ ਸ਼ਖਸੀਅਤਾਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਸਮੇਂ ਨੋਨੀ ਦਿਸਤੀ ਨੇ ਦੱਸਿਆ ਕਿ ਐਤਿਮ ਅਰਦਾਸ ਦਿਨ ਤੁੱਧਵਾਰ ਸਵੇਰੇ 10 ਵਜੇ ਡੇਰਾ ਬਾਬਾ ਸੇਖ ਵਰੀਦ ਹਰੀਨੇ ਵਿਖੇ ਹੀ ਹੋਵੇਗੀ। ਇਸ ਸਮੇਂ ਗਾਇਕ ਬਲਕਾਰ ਅਣਖੀਲਾ,ਦਰਸ਼ਨਜੀਤ, ਤੇ ਲਖਵਿੰਦਰ ਵਡਾਲੀ ਸਮੇਤ ਹੋਰ ਸਖਸੀਅਤਾਂ ਨੂੰ ਵੀ ਪਰਿਵਾਰ ਨਾਲ

# ਰਾਮ ਬਾਗ਼ ਕਮੇਟੀ ਵੱਲੋਂ ਵਾਤਾਵਰਣ ਨੂੰ ਸ਼ੁਧ ਰੱਖਣ ਲਈ ਲਗਾਏ ਬੁਟੇ <u>ਬਾਦਵਿਦਰ ਸਿਘ ਤਾਂ</u> ਤਪਾ ਮੰਡੀ, 30 ਮਣੀ - ਰਾਮ ਬਾਗ ਕਮੇਟੀ ਰਪਾ ਦੇ ਪ੍ਰੀਧਕਾਂ ਵੱਲੋਂ ਅੱਜ ਵਾਤਾਵਰਣ ਨੂੰ ਸੂਧ ਵੱਕਣ ਜਾਂਦਾਨਾਂ ਨੂੰ ਘੱਟ ਕਰਨ ਨਈ ਭੂਟੇ ਨਾਉਣ ਦਾ ਉਪਰਾਨਾ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੇ ਰਾਮ ਬਾਗ 'ਚ ਜਿਥੇ-ਜਿਥੇ ਨੇਸ਼ੀਏ ਸੀ ਜਾਂ ਨੋਗ ਸਰਕਾਂ ਸੀ ਸਿ ਸਟੇ ਨਾਪਾਂ ਤਾਂ ਉਨ੍ਹਾਂ ਜੋ ਰਾਮ

ਸ਼ਾਮ ਨਾਲ ਗਫ਼ਗ, ਵਾਜਿੰਦਰ ਮੌੜ, ਅਸ਼ੋਕ ਕੁਮਾਰ ਮਿੱਤਲ, ਪ੍ਰਵੀਨ ਕੁਮਾਰ ਘੁੰਨਸ, ਮਨੌਜ ਕੁਮਾਰ ਸਿੰਗਲਾ, ਕੱਚਲਗ਼ਿਸ਼ਨ

ਮਿੰਤਨ, ਸੋਹਣ ਨਾਲ ਵਧਵਾ, ਮਦਨ ਨਾਲ ਘੁੜੈਨਾ, ਗਿਵਜੀ ਰਾਮ ਧੌਨਾ ਆਦਿ ਮੈਂਬਰ ਹਾਜਰ ਸਨ।

ਲੱਗ ਸਕਦੇ ਸੀ ਉਥੇ ਬੂਟੇ ਨਾਏ ਤਾਂ ਉਹ ਬਵਿੱਖ ਵਿੱਚ ਜਾਕੇ ਵਰਖਤਾਂ ਦਾ ਸੂਪ ਧਾਰ ਨੈਣ ਅਤੇ ਵਾਤਾਵਰਣ ਵਿੱਚ ਠੰਢ ਪੈਣ ਦਾ ਅਪਣਾ ਯੰਗਦਾਨ ਪਾ ਸਕਦ । ਇਸ ਸਮੇਂ ਰਾਮ ਬਾਗ ਹਮੇਟੀ ਦੇ ਪ੍ਰਧਾਨ ਹੈਮ ਰਾਜ ਸੈਟੀ ਮੌੜ ਨੇ ਕਿਹਾ ਕਿ ਅੱਜ ਮੌਜੂਦਾ ਤਾਪਮਾਨ 46–47 ਫ਼ਿਗਰੀ ਸੈਨਸਿਅਨ	CH	ਤੁਮਾਰ ਮਿੰਤਲ, ਪ੍ਰਵੀਨ ਕੁਮਾਰ ਘੁੰਨਸ, ਨਾ	Punjab -1480 v_ritesh2007g I : cs_riteshir	शिषाची उपभ रू । LUVI load, Village १1 prediffrest or ternational()	TED Albarpura, on yahos.com
'ਤੇ ਪਹੁੰਚ ਗਿਆ ਹੈ ਅਤੇ ਦੇਸ਼ ਦੀ ਵਾਜਧਾਨੀ ਵਿੱਚ ਤਾਪਮਾਨ 50 ਡਿਗਰੀ ਤੇ ਉਪਤ ਚਲਿਆਂ ਗਿਆ ਹੈ ਜਿਸ ਨੂੰ	S. No	Particulars	Quarter ending 31.03.2024	Year Ended Figures \$1.03.2024	Corresponding 2 member stated in the province was \$1.28.360 (Searchit)
ਵੱਧ ਤੋਂ ਵੱਧ ਸੂਟੇ ਲਾਕੇ ਘੱਟ ਕੀਤਾ ਜਾ	1	Total Income from operations	2460.38	8365.91	1976.45
ਸਕਦਾ ਹੈ, ਇਸ ਸਮੇਂ ਉਨ੍ਹਾਂ ਕਿਹਾ ਕਿ	2	Net Profit / (Loss) for the period (before Tax. Exceptional and/or Extraordinary items)	13.69	22.46	-129.33
ਹੁਣ ਵੀ ਜੋ ਅਸੀਂ ਸਬਕ ਨਾ ਸਿੱਖਿਆ ਤਾਂ ਆਉਣ ਵਾਲੇ ਸਮੇਂ ਵਿੱਚ ਤਾਪਮਾਨ	3	Net Profit / (j.oss) for the period before tax (after Exceptional and/or Extraordinary (terrolf)	11.67	5.83	-179.50
ਇਨ੍ਹਾਂ ਵੱਧ ਜਾਵੇਗਾ ਕਿ ਮਨੁੱਖੀ ਜਾਨਾਂ	4	Net Profit / (Loss) for the period after tax (after Exceptional and/or Extraordinary items)	-213	-7.97	-171.03
ਨੂੰ ਵੀ ਖਤਰਾ ਬਣ ਜਾਵੇਗਾ।ਇਸ ਲਈ ਸਾਨੇ ਸਾਰਿਆਂ ਨੂੰ ਉਪਰਾਲਾ ਕਰਨਾ	5	Total Comprehensive Income for the period (Comprising Profil' (Loss) for the period (after fax) & Other Comprehensive Income (after fax))	-2:13	-7.97	-1/100
ਚਾਹੀਦਾ ਹੈ ਕਿ ਵੱਧ ਤੋਂ ਵੱਧ ਵਟੇ ਲਾਏ	6	Ecuty Shore Capital	865.28	855.28	855.26
ਜਾਣ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ	7	Reserves inxiduding Revaluation Reserve as shown in Audited Balance Sheet of the previous year!	975.36	975.36	683.11
ਇੱਕ ਮੀਟਿੰਗ ਕਰਕੇ ਵਿਚਾਰ ਵਟਾਦਰਾ	8	Earnings Per Share (of Rs. 101-each; (for continuing and discontinued operations)			
ਕੀਤਾ ਗਿਆ ਕਿ ਮੰਡੀ ਦੇ ਦਾਨੀ ਸੋਜਨਾ ਵੱਲੋਂ ਦਿੱਤੀ ਲੱਖਾਂ ਰੁਪਏ ਦੀ ਰਾਸ਼ੀ ਨਾਲ	9	Basic . Dispert	-0.02 -0.02	-0.09	200 200

## ਨਾਹਰ ਇਡਸਟਰੀਅਲ ਇਟਰਪ੍ਰਾਈਜਜ ਲਿਮਟਿਡ

होंन. सरावत : हेक्स पुकारिय, सुर्वाचनयर-141.010, हेक्स : 0161-564200, हेक्स : 0161-2674072 अर्थनावीतः : LH5149981983PLCO18921 देखाचीर : www.owmnahar.com, र्डोबेंस : shrar@owmnahar.com

ਮਿਤੀ 31 ਮਾਰਥ, 2024 ਨੂੰ ਖਤਮ ਹੋਏ ਤਿਮਾਹੀ ਅਤੇ ਸਾਲ ਦੇ ਸਟੈਂਡ ਪਸ਼ਤਾਲੇ ਵਿੱਤੀ ਨਤੀਜਿਆਂ ਦੀ ਸਟੇਟਮੈਂਟ

	A.Gab	PESI ASIMA	HINCERC			(ब. सेंबं 'च)
			G-9/2	нешмял		200
1	ਵੇਰਵੇ	f	अगर्वी धाउना	ਸਾਲ ਖਾਤਮਾ		
		31.03.2024 (NESTR)	31.12.2023 ਅਟ-ਪਸ਼ਤਾਜੇ	31.03.2023 (ਪਕਤਾਲੇ)	31.03.2024 (AIRSF格)	31.03.2023 (ਪਕਤਾਜੋ)
	ਕਾਰੋਵਾਰ ਤੋਂ ਸੁੱਲ ਆਮਦਨ	37271.89	36374.96	39801.52	147176.18	177387.37
2	ਹੋਰ ਅਮਰਨ	1148.54	625.65	1538.09	3125.96	4324.13
	ER MARK	38420.43	37000.61	41339.61	150302.14	181711.50
1	ਲਾਵ/(ਘਾਟਾ) ਸਮੇਂ ਲਈ ਟੈਕਸ ਤੋਂ ਘੀਟਲਾ	2114.85	456.44	1465.88	1150.41	10110.08
5	सूच रुप्त/(भारा) सर्वे राहो	1967.44	458.87	1396.74	961.68	7927.04
5	हुँछ विभाग्यत्र भागस्त्र अने तत्री (विश्व विकास	2075.88	458.53	1457.96	1071.73	7987.66

31.03.202 Nation ਦੁਗਤਾਨ ਕੀਤੀ ਸ਼ੁਨਿਤੀ ਲੇਅਰ ਪੁੰਜੀ ਦੇਸ਼ ਵੇਸ਼ਾਸ਼ੁ ਤੁਪਏ 10/- ਤਰੇਕਾ ਹੋਰ ਸੁਨੀਤੀ (ਮੁਨਾਬਣ ਰਾਵਕਾਂ ਨੂੰ ਛੱਡ ਕੇ। ਪ੍ਰਤੀ ਸ਼ੇਅਰ ਆਦਦਨ ਅੁੱਬਲੇ/ਛਿਲ੍ਹਟਿਕਾ। ਕੁ । 4320.56 4320.56 4320.56 4320.56 4320.56

ਂ ਉਮੀਕਰਤ ਨਤੀਜ਼ੇ ਮਿਤੀ 30 ਮਈ 2024 ਨੂੰ ਬਾਚਿਕੋਸ਼ਟਰਾ ਦੀ ਆਬੀਟ ਲਮੇਟੀ ਦੁਆਰਾ ਬੀਚੀਊ ਕੀਤੇ ਗਏ ਅਤੇ ਮਿਤੀ 30 ਮਈ 2024 ਨੂੰ ਹੋਈਮੀਟਿਜ਼ ਵਿਖੇ ਬਚਰ ਆਬ ਬਾਚਿਕੋਸ਼ਟਰਾ ਦੁਆਰਾ ਬਿਲਾਬੜ ਵਿਚ ਸਮੇਂ ਗਏ।ਉਪਕੋਸ਼ਤ ਨਤੀਜਿਆ ਉੱਤੇ ਸਟੇਸ਼ਤੀ ਅਭਿਟਰਾ ਨੇ ਕੀਡਜ਼ੋਸੀ ਵਾਲੇ ਦਿੱਤੀ ਸ

		REPARA								
RI	ਵੇਰਵੇ		<b>ਭਮਹੀਖਾਤਮਾ</b>		NA.	rsw				
100		31.03.2024 (varavk)	31.12.2023 ਅਣ-ਪੜਤਾਜੇ	31.03.2023 (VIESTÀ)	31,03,2024 (varsvik)	31.03.2023 (NOTUNE)				
1	ਕਾਰੇਵਾਰ ਤੋਂ ਉਸ ਆਮਵਾਨ	37271.89	36374.96	39801.52	147176.18	177387.37				
2	ਹੋਰ ਆਮਦਨ	1148.54	625.65	1538.09	3125.96	4324.13				
3	श्रुष्ट भागसार	38420.43	37000.61	41339.61	150302 14	181711.50				
4	ਜਾਵ/(ਘਾਟਾ) ਟੈਕਸ ਤੋਂ ਪਹਿਲਾਂ	2043.21	508.57	1534.20	1177.50	10075.96				
5	हुच रुग्ध/(भयः) सभे रहारे	1911.88	500.59	1448.68	973.16	7892.20				
6	ਕੁਲ ਬਿਆਪਕ ਆਮਦਨ	2020 32	500.25	1509.90	1083.21	7952.82				
7	ਪੂਰੀ ਸ਼ਾਮਰ ਆਦਨ (ਮੁੱਢਲੇ/ਗਿਲਪ੍ਰੋਟਰ) (ਤੂ )	4.63	1.16	3.64	2.25	19.80				

ਲਈ ਨਾਹਰ ਇੰਡਸਟਰੀਅਲ ਇੰਟਰਪ੍ਰਾਈਜਜ ਲਿਮਟਿਡ ਡੀਆਈਐਨ : 0046386



ਮਿਸੇਜ਼ ਬੈਕਟਰਜ਼ ਫੂਡ ਸਪੈਸ਼ਲਟੀਜ਼ ਲਿਮਟਿਡ ਜ਼ੀਰ ਦਰਤਰ ਗਿਆ ਕਿ ਇੰਗ ਜਨਹਾ–14440

ent f	ਵੇਰਵੇ	and the first of	ਤਿਮਾਹੀ ਖਾਤਮਾ		FW	ersor .
£.		31.03.2024 (Marank)	31.12.2023 (ਅਣ ਪਗਤਾਜੇ)	31.03.2023 (VSESTAL)	31.03.2024 (MRSW)	31.93.2923 (VIII 9 H)
1	ਜ਼ਾਰੇਬਾਰ ਤੋਂ ਉਲ ਆਮਰਨ	3,850.63	4,045.86	3,257.27	15,292.09	12,759.30
2	ਰੱਧ ਨਾਵ ਟੈਕਸ ਤੋਂ ਪਹਿਲਾਂ ਸਮੇਂ ਲਈ	407.73	403.24	322.84	1,852.79	1,020.01
3	ਰੱਧ ਨਾਵਾ ਟੈਕਸ ਤੋਂ ਬਾਅਦ ਸਮੇਂ ਲਈ	304.78	301.02	241.59	1,233.20	762.53
4	ਕੁਸ ਵਿਆਪਕ ਆਮਦਨ ਸਮੇਂ ਲਈ ਗ਼ਾਮਨ ਲਾਵ ਸਮੇਂ ਲਈ (ਨੈਕਸ ਤੋਂ ਬਾਅਦ) ਅਤੇ ਜੋਤ ਵਿਆਪਕ ਆਮਦਨ ਟਿਕਸ ਤੋਂ ਬਾਅਦ)।	302.91	300.87	235.12	1,230.90	761.95
5	ਭੁਗਤਾਨ ਕੀਤੀ ਸੁਨੀਤੀ ਸੰਅਫ ਪੂੰਜੀ (ਏਸ ਵੈਨਿਯੂ ਤੂ: 10 ਪ੍ਰਤੀ ਸੰਅਗ)	587.77	589.17	588.17	587,77	588.17
6	ਗਾਮਥੇ (ਮੁਲਾਕਣ ਰਾਖਥੇ ਤੋਂ ਬਲੈਰ) ਜਿਥੇ ਕਿ 31 ਮਾਰਦ 2024 ਦੀ ਪਸ਼ਤਾਨੀ ਬੋਲੈਂਸ ਸੀਟ ਵਿਖੇ ਦਰਸਾਇਆ ਗਿਆ ਹੈ				5,527.94	4,512.01
7	ঘটা ঠানর দেশকর ব্রেছিলে 'ছা (রাজানা মহা)। প্রহার: প্রাক্তিকে:	5.19 5.18	5.11 5.11	4.12 4.12	20.97	12.96 12.96

ਮਿਤੀ 31 ਮਾਰਚ 2024 ਨੂੰ ਖ਼ਤਮ ਹੋਈ ਤਿਮਾਹੀ ਅਤੇ ਸਾਲ ਦੇ ਪੜਤਾਲੇ ਕਨਸੌਲੀਡੋਟਡ ਵਿੱਤੀ ਨਤੀਜਿਆਂ ਦਾ ਸਾਰ

E.	ਵੇਰਵੇ	ਗਿਵਧੀ ਖਾਗਵ			मण्ड धाउमा	
		31,03,2024 (네보고하)	31.12.2023 (ਅਟ-ਪਸਤਾਜੇ)	31.03.2023 ਪਸਤਾਲੇ	31.03.2024 (Mararik)	31.03.2023 (Magrid)
1	ਕਾਵੇਕਾਵ ਤੋਂ ਫੁੱਲ ਆਮਦਨ	4,130.24	4,335.40	3,505.36	16,429.54	13,741.62
2	ਉਂ <b>ਪ ਨਾਫ ਟੈਕਸ ਤੋਂ ਘੀਟਨਾ ਸਮੇਂ ਨ</b> ਈ	452.07	463.48	370.24	1,882.82	1,207.03
3	ਉੱਧ ਲਾਵਾ ਟੈਜ਼ਲ ਤੋਂ ਬਾਅਦ ਲਮੇਂ ਲਈ	336.16	346.12	276.54	1,403.61	900.74
4	ਗੁਨ ਵਿਆਪਕ ਆਮਦਨ ਸਮੇਂ ਨਵੀਂ (ਗਾਮਨ ਨਾਫ ਸਮੇਂ ਨਵੀਂ (ਟੋਕਰ ਤੋਂ ਬਾਅਦ) ਅਤੇ ਵੇਰ ਵਿਆਪਕ ਆਮਦਨ (ਟੋਕਰ ਤੋਂ ਬਾਅਦ)।	334.02	345.94	269.90	1,401.02	900.19
5	ਵੁਗਤਾਨ ਕੀਤੀ ਸੁਨੀਤੀ ਸ਼ੇਅਰ ਪੂੰਜੀ (ਜੇਸ ਵੇਵਿਸ਼੍ਰਾ ਤੁ. 10 ਪ੍ਰਤੀ ਸ਼ੇਅਰ)	587,77	588.17	588.17	587.77	568.17
6	ਗਾਮਵੇਂ (ਮੁਲਾਕਣ ਰਾਮਵੇਂ ਤੋਂ ਬਰੈਂਕ) ਜਿਵੇਂ ਕਿ 31 ਮਾਰਚ 2024 ਦੀ ਪੜਤਾਨੀ ਬੋਨੈਲ ਸੀਟ ਵਿਖੇ ਦਰਸਾਇਆ ਗਿਆ ਹੈ				6,041.06	4,855.01
7	ঘরী রাধ্যা আমনত (রুমহিকা 'র) (রালাকা তথা)। প্রায়ারী: ব্রীকৃত্যিকা	5.72 5.70	5.89 5.80	4.70 4.70	23.87 23.85	15.31 15.31

ਮਤੀ 31. ਮਾਬਚ 2024 ਨੂੰ ਖਤਮ ਹੋਈ ਤਿਮਾਹੀ ਅਤੇ ਸਾਲ ਦੇ ਉਪਭੋਕਤ ਸਟੈਂਡਾਮਸੈਨ ਅਤੇ ਕਨਸੋਲੀਵੇਟਡ ਪੜਤਾਲੇ ਵਿੱਤੀ ਨਤੀਜੇ ਆਈ 

ਲਈ ਅਤੇ ਵਲੋਂ ਬੋਰਡ ਆਵ ਡਾਇ ਗੇਜ਼ ਬੋਕਟਰਜ਼ ਵੁਡ ਸਪੈਸ਼ਸਟੀਜ਼ ਇ

# ਅਖ਼ਰੀਲੇ ਦਿਨ ਪਵਨ ਟੀਨੂੰ ਦੀ ਚੋਣ ਮਹਿੰਮ ਨੂੰ ਮਿਲਿਆ ਵੱਡਾ ਹੈਗਾਰਾ



ਰਹੀਆਂ ਲੋਕ ਸਭਾ ਦੀਆਂ ਚੋਟ ਅੱਜ ਸਾਮ ਨੂੰ ਚੋਣ ਪ੍ਰਚਾਰ ਦੀ ਹੋਈ ਸਮਾਪਤੀ ਪਿਛੋਂ ਕੁਝ ਚੋਣਵੇਂ ਪੱਤਰਕਾਰਾਂ ਵੱਲੋਂ ਜਲੰਧਰ ਲੋਕ ਸਭਾ ਹਲਕੇ ਵਿੱਚ ਲੋਕ ਰਾਏ ਜਾਨਣ ਦੇ ਧਤਨ ਕੀਤੇ ਗਏ।

ਇਸ ਦੌਰਾਨ ਲੋਕਾਂ ਵਿੱਚ ਭਗਵੰਤ ਨਿਘ ਮਾਨ ਵੱਲੋਂ ਆਪਣੀ ਸਰਕਾਰ ਦੇ ਸਿਰਫ ਸਵਾ ਕੁ 2 ਸਾਲਾਂ ਵਿੱਚ ਲਏ ਫੈਸਲੇ ਅਤੇ ਉਨ੍ਹਾਂ ਵਤੇ ਕਰਵਾਏ ਗਏ ਅਮਲ ਲੋਕਾਂ ਦੀ ਜਸ਼ਾਨ ਵੜੇ ਵੱਟੇ ਹੋਏ ਦਿਖਾਈ ਦਿਤੇ । ਸੇਬਾਂ ਵੱਲੋਂ ਦਿਤੀ ਜਾਣਕਾਰੀ ਅਨੁਸਾਰ

ਮਾਨ ਸਰਕਾਰ ਵੱਲੋਂ **ਵ**ਵਾਇਕ ਵਿਧਾਇਕ-ਇੱਕ ਪੈਨਲਨ, ਬਿਜਨੀ ਦੇ ਜੀਰੇ ਵਿੱਲ, 24 ਘੋਟੇ ਵਿਜਲੀ ਸਪਲਾਵੀ, ਬਰਮਨ ਪਲਾਂਟ ਦੀ ਖਰੀਦ, ਅੰਗਤਾ ਲਈ ਮਵੜ ਸ਼ੱਸ ਸਵਰ, ਬਜ਼ੁਰਗਾਂ ਲਈ ਮੁਵਤ ਤੀਬਬ ਯਾਤਰਾ, ਕੱਚੋਂ ਅਧਿਆਪਕਾਂ ਨੂੰ ਪੱਕਿਆਂ ਕਰਨਾ, 43000 ਸਰਕਾਰੀ ਨਕੋਰੀਆਂ ਮੁਹੱਟੀਆ

ਕਰਜੇ ਛਡਵਾਉਣਾ, ਫ਼ਿ ਸ਼ਟਾਚਾਰ ਵਿਰੁੱਧ ਸਵਤ ਕਾਰਵਾਈ, ਸੜਕ ਤੁਰੱਵਿਆਂ ਵੇਟਸ ਦੀ ਸਥਾਪਨਾ, ਐਸ.ਐਸ.ਐਫ ਨਵੀ ਵੇਲ ਦਾ ਸਕਾਪਨਾ, ਨਾਮ ਨਾਮ ਨਾਵ ਨਵਾਂ ਟੋਇਟਾ ਗੱਡੀਆਂ ਦੀ ਖਰੀਦ, ਨਵੀਆਂ ਸਨਅਤੀ ਫੈਪਨੀਆਂ ਦੀ ਸਥਾਪਨਾ, ਮੂੰਗੀ ਦੀ ਐਮਐਸਪੀ ਅਤੇ ਹੜ੍ਹਾਂ ਦੇ ਮੁਆਵਜ਼ੇ, ਨਹਿਰੀ ਪਾਣੀਆਂ ਦੀ ਖੇਤਾਂ ਦੇ ਆਖਰੀ ਨਿਰਿਆਂ ਤਕ ਪਹੁੰਚ, ਸੂਏ ਕੱਸੀਆਂ ਪੱਕੇ ਕਰਵਾਉਣਾਂ, 835 ਮੁਧੰਨਾ ਕਸ਼ਾਨਾ ਪਰ ਕਰਥਾ ਦੂਟਾ, 525 ਸੁਹਤਾ ਕਸ਼ਨਿਕ ਬਣਵਾਉਣਾ, 12 ਨੌਨ ਪਨਾਜ਼ੋ ਬੰਦ ਕਰਵਾਉਣਾ, ਐਮੀਨਸ ਸਨੂਨਾਂ ਦੀ ਬੁਰੂਆਰ, ਲੜਕਾਰ ਹੁਹਾਡੇ ਦੁਆਰ ਮੁਹਿੰਮ ਤਰੰਤਰ 20 ਤੋਂ ਵਧੇਰੇ ਸਰਬਾਈ ਹੈਮ ਘਰ ਬੇਠੇ ਕਬਾਉਣ ਦੀ ਸਹੂਸਤ, ਆਗਰ ਤਰੋਂ ਤੇ ਕਮਲੇਜ਼ ਨੌਕਾ ਲਈ ਵਧੀਆ ਰਾਲਨ ਦੀ ਉਪਲਬਧਤਾਵਦ ਆਦਿ ਵੇਸਲੇ ਲੋਕਾਂ ਵਿੱਚ ਦੰਦ ਕਰਾਵਾਂ ਤਣ ਚੁਕੇ ਹਨ । ਕੁਨਮਿਨਾ ਕਿ ਲੋਕਾਂ ਵਿੱਚ 1 ਜੂਨ ਦੀ ਤੀਵਰਤਾ ਨਾਲ ਉਡੀਕ ਹੋ ਰਹੀ ਹੈ ।

### ਕੁਮਕਲਾ ਵਿਖ ਦਰਜਨਾ ਪਰਿਵਾਰ ਅਕਾਲੀ ਦਲ ਨੂੰ ਛੱਡ 'ਆਪ' 'ਚ ਸ਼ਾਮਿਲ ਜੀ ਪੀ ਨੂੰ ਜਿਤਾਉਣ ਲਈ ਹਲਕਾ ਵਾਸੀ ਹੋਏ ਪੱਬਾਂ ਭਾਰ : ਮੁੰਡੀਆਂ



(MM) ਵਾਂਗ ਪਰ ਪਰ ਵਾਰ ਜੁੜਜਾ ਆਦਮੀ ਪਾਫਟੀ ਦੇਆਂ ਨੀਤੀਆਂ ਤੋਂ ਪੁਫਾਵਰ ਹੋਂ ਕੇ ਪਾਫਟੀ ਵਿਚ ਸ਼ਾਮਨ ਹੋਏ ਹਨ। ਸਾਲਿਆ ਹੋਣ ਵਾਲਿਆਂ ਵਿੱਚ ਸ਼ਾਦਰ ਜੁੜਜ਼ਦਾਂ ਰਿੱਖ, ਸੁਵਵਿੱਧਰ ਸ਼ਾਪਤ ਦੀਆਂ, ਸੁਵਵਿੱਧਰ ਆਦਮੀ ਤੋਂ ਕਿਸ ਜ਼ੋਰਾ ਰਿੰਸ, ਪਰਮਜੀਤ ਰਿੰਸ, ਤੋਂ ਕਿਸ ਜ਼ੋਰਾ ਰਿੰਸ, ਪਰਮਜੀਤ ਰਿੰਸ, ਤੋਂ ਰਿੰਸ ਜ਼ੋਰਾ ਰਿੰਸ, ਪਰਮਜੀਤ ਰਿੰਸ,

ਬਲਵੀਰ ਸਿੰਘ ਕੁਹਾੜਾ ਕੁਹਾਬਾ 30 ਮਈ : ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ ਪੀ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਹਲਕਾ ਸਾਹਨੇਵਾਲ ਦੇ ਪਿੰਡ ਕੁੱਮ ਕਲਾਂ ਵਿੱਚ ਦਰਜਨਾਂ ਪ੍ਰੀਵਾਰ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਹਾਜ਼ਗੀ ਵਿੱਚ ਆਮ ਆਦਮੀ ਪਾਰਟੀ बिच प्राप्तिस वेहा प्राप्तिस वेहे सेवा ते बिचाहिय हुं विवा वि पूर भारत

ਜੀਤ ਸਿੰਘ, ਦਰਸ਼ਨ ਸਿੰਘ, ਕਾਬਾ ਸਿੰਘ, ਗੁਰਪ੍ਰੀਤ ਸਿੰਘ ਮਾਨਾ, ਜੀਤਾ, ਗੁਰਨਾਨ, ਦੇਵ੍ਹ ਖੇਡਾ, ਕਾਨੀ ਭਰਾਈਵਰ ਦੀਪੀ, ਅੱਖਣਾ, ਰਾਜਨ, ਸੱਬਾ, ਜਸਵੀਟ ਸਿੰਘ, ਅੱਮ੍ਰਿਤਪਾਨ ਸਿੰਘ, ਜਸਨ ਆਪਣੇ ਸਾਥੀਆਂ ਸਮੇਤ ਸ਼ਾਮਲ ਹੋ ਗਏ। ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੋਂ